

6 ਅਪ੍ਰੈਲ, 2020 ਨੂੰ ਜਾਰੀ ਕੀਤੇ ਗਏ ਯੂਬਾ-ਸਟਰ ਦੇ ਸਟੇਅ ਐਟ ਹੋਮ (ਘਰ ਰਹੋ) ਆਰਡਰ ਦਾ ਸੰਖੇਪ।

18 ਮਾਰਚ, 2020 ਨੂੰ, ਯੂਬਾ-ਸਟਰ ਹੈਲਥ ਅਫਸਰ ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਰਾਹੀਂ ਗਤੀਵਿਧੀਆਂ, ਯਾਤਰਾ ਅਤੇ ਵਪਾਰਕ ਕਾਰਜਾਂ ਨੂੰ ਸਭ ਤੋਂ ਜ਼ਰੂਰੀ ਲੋੜਾਂ ਤੱਕ ਸੀਮਿਤ ਕਰਨ ਲਈ ਕਿਹਾ। ਅਸੀਂ ਉਸ ਨਿਰਦੇਸ਼ ਨੂੰ "ਪਨਾਹ ਦਾ ਪਹਿਲਾ ਨਿਰਦੇਸ਼" ਕਹਿ ਰਹੇ ਹਾਂ। ਇਹ ਆਰਡਰ ਪ੍ਰਾਇਰ ਸ਼ੈਲਟਰ ਡਾਇਰੈਕਟਿਵ ਦੀ ਥਾਂ ਲੈਂਦਾ ਹੈ।

ਇਹ ਆਰਡਰ ਕਦੋਂ ਲਾਗੂ ਹੋਵੇਗਾ? ਇਹ ਕਦੋਂ ਖਤਮ ਹੋਵੇਗਾ?

6 ਅਪ੍ਰੈਲ, 2020 ਨੂੰ ਰਾਤ 11:59 ਵਜੇ ਤੋਂ, ਸਟਰ ਅਤੇ ਯੂਬਾ ਕਾਉਂਟੀ ਦੇ ਸਾਰੇ ਵਿਅਕਤੀਆਂ ਨੂੰ ਆਰਡਰ ਦੀਆਂ ਧਾਰਾਵਾਂ ਦੀ ਸਖਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੈ। ਇਹ ਆਰਡਰ 3 ਮਈ, 2020 ਤੱਕ ਲਾਗੂ ਰਹੇਗਾ, ਪਰ ਉਸ ਤਾਰੀਖ ਨੂੰ ਯੂਬਾ-ਸਟਰ ਹੈਲਥ ਅਧਿਕਾਰੀ ਦੁਆਰਾ ਬਦਲਿਆ ਜਾ ਸਕਦਾ ਹੈ।

ਇਹ ਆਰਡਰ ਕਿਉਂ ਜਾਰੀ ਕੀਤਾ ਗਿਆ?

ਕੋਵੀਡ -19 ਜਨਤਕ ਸਿਹਤ ਸੰਕਟ ਪਿਛਲੇ ਦੋ ਹਫ਼ਤਿਆਂ ਦੌਰਾਨ ਕਾਉਂਟੀਜ਼, ਖੇਤਰ ਅਤੇ ਰਾਸ਼ਟਰ ਵਿੱਚ ਬਹੁਤ ਖਰਾਬ ਹੋਇਆ ਹੈ। ਜਦੋਂ ਕਿ ਪ੍ਰਾਚੀਨ ਸ਼ੈਲਟਰ ਨਿਰਦੇਸ਼ ਕੋਵਿਡ-19 ਬਿਮਾਰੀ ਦੇ ਸੰਚਾਰ ਦੀ ਦਰ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਰਿਹਾ ਹੈ ("ਕਰਵ ਨੂੰ ਸਮਤਲ ਕਰਨਾ"), ਪਰ ਇਹ ਕਾਫ਼ੀ ਨਹੀਂ ਹੈ।

ਯੂਬਾ-ਸਟਰ ਹੈਲਥ ਅਫਸਰ ਨੇ ਇਹ ਨਿਸ਼ਚਤ ਕੀਤਾ ਹੈ ਕਿ ਕੋਵੀਡ -19 ਦੀ ਫੈਲਣ ਦੀ ਦਰ ਨੂੰ ਘਟਾਉਣ, ਮੌਤਾਂ ਨੂੰ ਰੋਕਣ, ਅਤੇ ਸਥਾਨਕ ਸਿਹਤ ਸੰਭਾਲ ਪ੍ਰਣਾਲੀ ਤੇ ਹਾਵੀ ਹੋਣ ਦੇ ਜੋਖਮ ਨੂੰ ਘਟਾਉਣ ਲਈ ਵਧੇਰੇ ਅਤੇ ਸਖਤ ਸਮਾਜਿਕ ਦੂਰੀਆਂ ਦੀ ਜ਼ਰੂਰਤ ਹੈ, ਅਤੇ ਸਾਨੂੰ ਇਨ੍ਹਾਂ ਸਮਾਜਿਕ ਦੂਰੀਆਂ ਨੂੰ ਇੱਕ ਲੰਮੀ ਮਿਆਦ ਲਈ ਜਾਰੀ ਰੱਖਣ ਦੀ ਜ਼ਰੂਰਤ ਹੈ।

ਇਸ ਆਰਡਰ (6 ਅਪ੍ਰੈਲ, 2020) ਵਿੱਚ 18 ਮਾਰਚ ਨੂੰ ਜਾਰੀ ਕੀਤੇ ਗਏ ਯੂਬਾ-ਸਟਰ ਹੈਲਥ ਅਫਸਰ ਦੇ ਪ੍ਰਾਇਰ ਸ਼ੈਲਟਰ ਨਿਰਦੇਸ਼ਾਂ ਨਾਲੋਂ ਕਿਹੜੀਆਂ ਵੱਡੀਆਂ ਤਬਦੀਲੀਆਂ ਹਨ?

ਇਹ ਆਰਡਰ ਸਟੇਅ ਐਟ ਹੋਮ ਦੀ ਜ਼ਰੂਰਤ ਨੂੰ 3 ਮਈ, 2020, 11:59 ਵਜੇ ਤੱਕ ਵਧਾਉਂਦਾ ਹੈ।

ਆਰਡਰ ਕਈ ਤਰੀਕਿਆਂ ਨਾਲ ਵੀ ਵਧੇਰੇ ਪਾਬੰਦੀ ਵਾਲਾ ਹੈ। ਮਹੱਤਵਪੂਰਨ ਸਪਸ਼ਟੀਕਰਨ ਅਤੇ ਤਬਦੀਲੀਆਂ ਹੇਠ ਲਿਖੀਆਂ ਹਨ:

1. ਸਮਾਜਿਕ ਦੂਰੀਆਂ ਦੀਆਂ ਜ਼ਰੂਰਤਾਂ ਲਾਜ਼ਮੀ ਹਨ। ਜਦ ਤੱਕ ਨਿਰਦੇਸ਼ ਦੀ ਸਖਤੀ ਨਾਲ ਪਾਲਣਾ ਸਪੱਸ਼ਟ ਤੌਰ 'ਤੇ ਮੁਆਫ ਨਹੀਂ ਕੀਤੀ ਜਾਂਦੀ, ਹਰੇਕ ਨੂੰ ਹਰ ਸਮੇਂ ਸਮਾਜਿਕ ਦੂਰੀਆਂ ਦੀਆਂ ਜ਼ਰੂਰਤਾਂ ਦਾ ਪਾਲਣਾ ਕਰਨਾ ਲਾਜ਼ਮੀ ਹੈ।
2. ਜ਼ਰੂਰੀ ਕਾਰੋਬਾਰ ਜੋ ਕਾਉਂਟੀਜ਼ ਵਿੱਚ ਸਹੂਲਤਾਂ ਦਾ ਸੰਚਾਲਨ ਜਾਰੀ ਰੱਖਦੇ ਹਨ ਉਨ੍ਹਾਂ ਨੂੰ ਕਾਰਵਾਈ ਨੂੰ ਘੱਟ ਤੋਂ ਘੱਟ ਬੇਸਿਕ ਕਾਰਵਾਈ ਤੱਕ ਘਟਾਉਣਾ ਲਾਜ਼ਮੀ ਹੈ ਜਿਸ ਵਿੱਚ ਜਿੰਨਾ ਸੰਭਵ ਹੋਵੇ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਨੂੰ ਵੱਧ ਤੋਂ ਵੱਧ ਕਰਨਾ ਸ਼ਾਮਲ ਹੈ।

3. ਉੱਚ ਪੱਧਰੀ ਸਤਹ ਵਾਲੇ ਮਨੋਰੰਜਨ ਵਾਲੇ ਖੇਤਰਾਂ ਜਿਵੇਂ ਕਿ ਖੇਡ ਦੇ ਮੈਦਾਨ, ਕੁੱਤਿਆ ਦੀਆ ਪਾਰਕਾਂ, ਜਨਤਕ ਪਿਕਨਿਕ ਖੇਤਰ ਅਤੇ ਇਸ ਤਰਾਂ ਦੇ ਮਨੋਰੰਜਨ ਖੇਤਰਾਂ ਦੀ ਵਰਤੋਂ ਵਰਜਿਤ ਹੈ।
4. ਬਾਸਕਟਬਾਲ ਕੋਰਟ, ਪੂਲ ਅਤੇ ਚੱਟਾਨ ਦੀਆਂ ਕੰਧਾਂ ਵਰਗੀਆਂ ਟੱਚ ਸਤਹ ਦੇ ਨਾਲ ਸਾਂਝੇ ਮਨੋਰੰਜਨ ਸਹੂਲਤਾਂ ਦੀ ਵਰਤੋਂ ਵਰਜਿਤ ਹੈ। ਮਨੋਰੰਜਨ ਦੀ ਵਰਤੋਂ ਲਈ ਇਹ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ।
5. ਖੇਡਾਂ ਜਾਂ ਗਤੀਵਿਧੀਆਂ ਜਿਨ੍ਹਾਂ ਵਿੱਚ ਸਾਂਝੇ ਉਪਕਰਣਾਂ ਦੀ ਵਰਤੋਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਫਰਿੱਬੀਜ਼, ਬਾਸਕਟਬਾਲਾਂ, ਬੇਸਬਾਲਾਂ, ਅਤੇ ਫੁਟਬਾਲ ਦੀਆਂ ਗੋਦਾਂ, ਵਿੱਚ ਸਿਰਫ ਇੱਕੋ ਹੀ ਪਰਿਵਾਰ ਦੇ ਸਦੱਸਿਆਂ ਸ਼ਾਮਲ ਹੋ ਸਕਦੇ ਹਨ।
6. ਬਾਹਰਲੀਆਂ ਗਤੀਵਿਧੀਆਂ ਦੀ ਆਗਿਆ ਹੈ, ਬਸ਼ਰਤ ਕਿ ਸਮਾਜਕ ਦੂਰੀਆਂ ਦੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਨਾਲ ਹੀ ਇਹ ਸੁਨਿਸ਼ਚਿਤ ਕਰੇ ਕਿ ਗਤੀਵਿਧੀਆਂ ਵਿਚ ਤੁਹਾਡੇ ਨਜ਼ਦੀਕੀ ਘਰਾਂ ਤੋਂ ਬਾਹਰਲੇ ਵਿਅਕਤੀਆਂ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਉੱਚ ਛੂਹਣ ਵਾਲੀਆਂ ਸਤਹਾਂ ਜਾਂ ਸਾਂਝੇ ਉਪਕਰਣਾਂ ਦੀ ਵਰਤੋਂ ਨਾ ਕੀਤੀ ਜਾਵੇ।
7. ਨਿਰਮਾਣ ਗਤੀਵਿਧੀ ਨਵੇਂ ਰਿਹਾਇਸ਼ੀ, ਜ਼ਰੂਰੀ ਢਾਂਚੇ ਜਿਵੇਂ ਕਿ ਸੜਕਾਂ, ਪਾਣੀ ਅਤੇ ਸੰਚਾਰ ਅਤੇ ਰਿਹਾਇਸ਼ੀ ਅਤੇ ਜ਼ਰੂਰੀ ਵਪਾਰਕ ਕਾਰੋਬਾਰਾਂ ਦੀ ਤੁਰੰਤ ਮੁਰੰਮਤ ਤੱਕ ਸੀਮਿਤ ਕੀਤੀ ਗਈ ਹੈ।

ਆਰਡਰ **ਮਹੱਤਵਪੂਰਨ ਸਪਸ਼ਟੀਕਰਨ** ਵੀ ਦਿੰਦਾ ਹੈ। ਪ੍ਰਮੁੱਖ ਸਪਸ਼ਟੀਕਰਨ ਵਿੱਚ ਸ਼ਾਮਲ ਹਨ:

1. ਜਨਤਕ ਪਾਰਕਾਂ ਅਤੇ ਖੁੱਲੇ ਸਥਾਨਾਂ 'ਤੇ ਭੀੜ ਇਕ ਸਮੱਸਿਆ ਰਹੀ ਹੈ। ਹੈਲਥ ਅਫਸਰ, ਸਰਕਾਰ, ਜਾਂ ਇਕਾਈ ਜੋ ਜਗ੍ਹਾ ਦਾ ਪ੍ਰਬੰਧ ਕਰਦੀ ਹੈ ਭੀੜ-ਭੜੱਕੇ ਨੂੰ ਘਟਾਉਣ ਅਤੇ ਕੋਵਿਡ-19 ਸੰਚਾਰ ਦੇ ਜੋਖਮ ਨੂੰ ਘਟਾਉਣ ਲਈ ਪਾਬੰਦੀਆਂ ਨੂੰ ਲਾਗੂ ਕਰ ਸਕਦੀ ਹੈ, ਸਮੇਤ ਪ੍ਰਵੇਸ਼ਕਾਂ ਦੀ ਗਿਣਤੀ ਸੀਮਤ ਕਰਨ, ਵਾਹਨਾਂ ਦੀ ਪਹੁੰਚ ਤੇ ਪਾਬੰਦੀ, ਜਾਂ ਪੂਰੀ ਤਰ੍ਹਾਂ ਬੰਦ ਕਰਨਾ ਸ਼ਾਮਲ ਹੈ।
2. ਜ਼ਰੂਰੀ ਕਾਰੋਬਾਰਾਂ ਨੂੰ ਲਾਜ਼ਮੀ ਤੌਰ 'ਤੇ ਕੋਵਿਡ-19 ਨਾਲ ਸਬੰਧਤ ਕਾਉਂਟੀ ਸਿਹਤ ਅਧਿਕਾਰੀ ਦੁਆਰਾ ਜਾਰੀ ਉਦਯੋਗ-ਸੰਬੰਧੀ ਮਾਰਗਦਰਸ਼ਨ ਦੀ ਪਾਲਣਾ ਕਰਨੀ ਲਾਜ਼ਮੀ ਹੈ।
3. ਬੱਚਿਆਂ ਦੀ ਦੇਖਭਾਲ ਦੀਆਂ ਸੰਸਥਾਵਾਂ ਜੋ ਉਹਨਾਂ ਕਰਮਚਾਰੀਆ ਨੂੰ ਸੇਵਾਵਾ ਪ੍ਰਦਾਨ ਕਰਦੀਆ ਹਨ ਜਿਹਨਾਂ ਨੂੰ ਸਰਕਾਰੀ ਜਾਂ ਗੈਰ ਜ਼ਰੂਰੀ ਕਾਰੋਬਾਰਾਂ ਲਈ ਘੱਟੋ ਘੱਟ ਕੰਮ ਕਰਨ ਦੇ ਨਿਰਦੇਸ਼ਾਂ ਤੋਂ ਛੋਟ ਦਿੱਤੀ ਗਈ ਹੈ।
4. ਵਿਅਕਤੀ ਨਿਵਾਸ ਸਥਾਨਾਂ ਨੂੰ ਸਿਰਫ ਤਾਂ ਹੀ ਬਦਲ ਸਕਦੇ ਹਨ ਜੇ ਆਰਡਰ ਦੇ ਖਤਮ ਹੋਣ ਤੱਕ ਇੰਤਜ਼ਾਰ ਕਰਨਾ ਸੰਭਵ ਨਾ ਹੋਵੇ, ਜਿਵੇਂ ਕਿ ਬਦਲਨਾ ਪਹਿਲਾਂ ਤੋਂ ਯੋਜਨਾਬੱਧ ਹੈ ਜਾਂ ਜੇ ਇਹ ਸੁਰੱਖਿਆ ਜਾ ਲਈ ਜ਼ਰੂਰੀ ਹੈ।
5. ਲੈਂਡਸਕੇਪਰਸ ਅਤੇ ਸਮਾਨ ਸੇਵਾ ਪੇਸ਼ੇਵਰ ਸਿਰਫ ਸਵੱਛਤਾ, ਰਹਿਣ ਦੀ ਵਿਵਸਥਾ, ਜਾਂ ਰਿਹਾਇਸ਼ੀ ਥਾਂਵਾਂ ਜਾਂ ਕਾਰੋਬਾਰਾਂ ਦੇ ਸੰਚਾਲਨ, ਜਾਂ ਸੁਰੱਖਿਆ ਕਾਰਨਾਂ ਕਰਕੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ।

ਮਹੱਤਵਪੂਰਨ ਤਬਦੀਲੀਆਂ ਦੀ ਪੂਰੀ ਸੂਚੀ ਲਈ, "ਤਬਦੀਲੀਆਂ ਦਾ ਵੇਰਵਾ ਸੰਖੇਪ" ਵੇਖੋ।

ਤਬਦੀਲੀਆਂ ਦੀ ਵਿਸਤ੍ਰਿਤ ਸੰਖੇਪ - 6 ਅਪ੍ਰੈਲ, 2020 ਨੂੰ ਜਾਰੀ ਕੀਤਾ ਸਟੇਅ ਐਂਟ ਹੋਮ (ਘਰ ਰਹੋ)

ਮੈਂ ਹੋਰ ਵੇਰਵਾ ਚਾਹੁੰਦਾ ਹਾਂ ਇਹ ਆਰਡਰ ਕੀ ਬਦਲਦਾ ਹੈ ਜਾਂ ਸਪਸ਼ਟ ਕਰਦਾ ਹੈ?

ਇਹ ਆਰਡਰ ਪਿਛਲੇ ਸੈਲਟਰ ਡਾਇਰੈਕਟਿਵ ਵਿੱਚ ਪਾਬੰਦੀਆਂ ਨੂੰ ਮਜ਼ਬੂਤ, ਵਧਾਉਂਦਾ ਅਤੇ ਸਪਸ਼ਟ ਕਰਦਾ ਹੈ। ਇਹ ਸੰਜੀਦਾ ਨਵੀਆਂ ਪਾਬੰਦੀਆਂ ਨੂੰ ਵੀ ਜੋੜਦਾ ਹੈ। ਮਹੱਤਵਪੂਰਨ ਤਬਦੀਲੀਆਂ ਅਤੇ ਸਪਸ਼ਟੀਕਰਨ ਦੀ ਹੇਠਾਂ ਪੂਰੀ ਸੂਚੀ ਹੈ। ਅਤਿਰਿਕਤ ਵੇਰਵਿਆਂ ਲਈ ਆਰਡਰ ਅਤੇ ਅਕਸਰ ਪੁੱਛੇ ਜਾਂਦੇ ਸਵਾਲ ਵੇਖੋ:

ਹਰ ਕਿਸੇ ਲਈ:

- ਇਹ ਹੁਕਮ 3 ਮਈ, 2020 ਨੂੰ ਐਤਵਾਰ ਤਕ ਲਾਗੂ ਰਹੇਗਾ, ਜਦ ਤੱਕ ਕਿ ਸਿਹਤ ਅਧਿਕਾਰੀ ਇਸ ਨੂੰ ਵਧਾਉਂਦਾ ਜਾਂ ਘੱਟ ਨਹੀਂ ਕਰ ਦਿੰਦਾ।
- ਸਮਾਜਕ ਦੂਰੀ ਦੀਆਂ ਜ਼ਰੂਰਤਾਂ (ਸੋਸ਼ਲ ਡਿਸਟੈਂਸਿੰਗ) ਜ਼ਰੂਰੀ ਵਰਕਰਾਂ ਸਮੇਤ ਹਰੇਕ ਲਈ ਲਾਜ਼ਮੀ ਹਨ। ਇਨ੍ਹਾਂ ਜ਼ਰੂਰਤਾਂ ਵਿੱਚ ਵਿਅਕਤੀਆਂ ਵਿਚਕਾਰ ਛੇ-ਫੁੱਟ ਸਮਾਜਿਕ ਦੂਰੀ ਬਣਾਈ ਰੱਖਣਾ ਸ਼ਾਮਲ ਹੈ ਜੋ ਤੁਹਾਡੇ ਪਰਿਵਾਰ ਦੇ ਮੈਂਬਰ ਨਹੀਂ ਹਨ। ਕੁਝ ਅਪਵਾਦ ਹਨ - ਜਿਵੇਂ ਕਿ ਜਦੋਂ ਸਮਾਜਕ ਦੂਰੀ ਅਸੰਭਵ ਹੈ ਜਾਂ ਅਟੱਲ ਹੈ।
- ਵਿਅਕਤੀ ਨਿਵਾਸ ਸਥਾਨਾਂ ਨੂੰ ਸਿਰਫ ਤਾਂ ਹੀ ਬਦਲ ਸਕਦੇ ਹਨ ਜੇ ਆਰਡਰ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇੰਤਜ਼ਾਰ ਕਰਨਾ ਸੰਭਵ ਨਾ ਹੋਵੇ। ਦੂਜੇ ਸ਼ਬਦਾਂ ਵਿਚ, ਤੁਸੀਂ ਮੂਵ ਕਰ ਸਕਦੇ ਹੋ ਜੇ ਮੂਵ ਪਹਿਲਾਂ ਹੀ ਯੋਜਨਾਬੱਧ ਕੀਤੀ ਗਈ ਹੈ ਜਾਂ ਜੇ ਪਨਾਹ ਬਣਾਈ ਰੱਖਣਾ, ਸੁਰੱਖਿਅਤ ਰਹਿਣ ਲਈ, ਜਾਂ ਰਹਿਣ ਯੋਗ ਰਿਹਾਇਸ਼ ਵਿਚ ਰਹਿਣਾ ਜ਼ਰੂਰੀ ਹੈ।
- ਜੇ ਤੁਸੀਂ ਸਟਰ-ਯੁਥਾ ਖੇਤਰ ਵਿਚ ਜਾਂ ਬਾਹਰ ਜਾਂਦੇ ਹੋ, ਤਾਂ ਤੁਹਾਨੂੰ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ ਯੂ. ਐੱਸ ਸੈਂਟਰ ਫਾਰ ਡਿਸੀਜ ਕੰਟਰੋਲ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, 14 ਦਿਨਾਂ ਲਈ ਕੁਆਰਨਟਾਇਨ ਕਰਨਾ ਚਾਹੀਦਾ ਹੈ।
- ਪੁਰਾਣੇ ਸੈਲਟਰ ਡਾਇਰੈਕਟਿਵ ਅਧੀਨ ਆਗਿਆ ਦਿੱਤੀ ਗਤੀਵਿਧੀਆਂ ਤੋਂ ਇਲਾਵਾ, ਤੁਸੀਂ ਆਪਣੀ ਰਿਹਾਇਸ਼ ਨੂੰ ਇਸ ਕੰਮ ਲਈ ਛੱਡ ਸਕਦੇ ਹੋ:
 - ✓ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜਿਸ ਵਿਚ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹਨ।
 - ✓ ਮੌਤ ਤੋਂ ਬਾਅਦ ਦੇ ਪ੍ਰਬੰਧਾਂ ਅਤੇ ਦਫ਼ਨਾਉਣ ਦਾ ਪ੍ਰਬੰਧ ਕਰਨ ਲਈ।
 - ✓ ਪਨਾਹ ਦੀ ਵਿਵਸਥਾ ਕਰਨ ਜਾਂ ਬੇਘਰ ਹੋਣ ਤੋਂ ਬਚਣ ਲਈ।
 - ✓ ਘਰੇਲੂ ਹਿੰਸਾ ਜਾਂ ਬੱਚਿਆਂ ਨਾਲ ਬਦਸਲੂਕੀ ਤੋਂ ਬਚਣ ਲਈ।
 - ✓ ਮਾਪਿਆਂ ਦੇ ਬੱਚਿਆਂ ਦੀ ਕਸਟਡੀ ਦੇ ਪ੍ਰਬੰਧ ਸੰਬੰਧਿਤ ਯਾਤਰਾ।
 - ✓ ਦੂਸਰਿਆਂ ਨੂੰ ਕੋਵਿਡ-19 ਦੇ ਸੰਪਰਕ ਵਿਚ ਆਉਣ ਤੋਂ ਬਚਾਉਣ ਲਈ ਅਸਥਾਈ ਨਿਵਾਸ ਵਿਚ ਜਾਣ ਲਈ।

ਸਿਹਤ ਸੰਭਾਲ ਲਈ:

- ਤੁਹਾਨੂੰ ਆਪਣਾ ਨਿਵਾਸ ਛੱਡਣ ਦੀ ਇਜਾਜ਼ਤ ਹੈ ਸਿਹਤ ਸੰਭਾਲ ਕਾਰਜਾਂ ਵਿਚ ਕੰਮ ਕਰਨ ਜਾਂ ਵਾਲੰਟੀਅਰ ਦੇ ਨਾਲ ਨਾਲ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਜਾਂ ਇਸ ਤਕ ਪਹੁੰਚਣ ਲਈ।
- ਬਲੱਡ ਬੈਂਕ ਅਤੇ ਬਲੱਡ ਡ੍ਰਾਈਵ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਤੁਹਾਨੂੰ ਬਲੱਡ ਬੈਂਕਾਂ ਜਾਂ ਬਲੱਡ ਡ੍ਰਾਈਵ ਲਈ ਕੰਮ ਕਰਨ ਜਾਂ ਵਾਲੰਟੀਅਰ ਕਰਨ ਦੀ ਆਗਿਆ ਹੈ, ਅਤੇ ਤੁਸੀਂ ਖੁਨਦਾਨ ਕਰ ਸਕਦੇ ਹੋ।

ਮਨੋਰੰਜਨ ਲਈ:

- ਤੁਸੀਂ ਕਿਸੇ ਪਾਰਕ, ਨਦੀ, ਝੀਲ ਜਾਂ ਹੋਰ ਖੁੱਲੇ ਸਥਾਨ ਵਾਲੇ ਖੇਤਰ 'ਤੇ ਜਾਂਦੇ ਹੋ, ਤੁਹਾਨੂੰ ਲਾਜ਼ਮੀ ਤੌਰ 'ਤੇ ਉਸ ਖੇਤਰ ਲਈ ਸਥਾਨਕ ਅਧਿਕਾਰੀਆਂ ਜਾਂ ਪ੍ਰਬੰਧਕਾਂ ਦੀਆਂ ਪਾਬੰਦੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਪਾਬੰਦੀਆਂ ਵਿੱਚ ਪਾਰਕਿੰਗ ਦੇ ਖੇਤਰਾਂ ਨੂੰ ਬੰਦ ਕਰਨਾ, ਕਾਰਾਂ ਦੀ ਵਰਤੋਂ ਨੂੰ ਸੀਮਤ ਕਰਨਾ, ਯਾਤਰੀਆਂ ਦੀ ਗਿਣਤੀ ਸੀਮਤ ਕਰਨਾ, ਕੁਝ ਖੇਤਰਾਂ ਤਕ ਪਹੁੰਚ ਸੀਮਤ ਕਰਨਾ, ਜਾਂ ਖੇਤਰ ਨੂੰ ਪੂਰੀ ਤਰ੍ਹਾਂ ਜਨਤਕ ਪਹੁੰਚ ਤੱਕ ਬੰਦ ਕਰਨਾ ਸ਼ਾਮਲ ਹੋ ਸਕਦੇ ਹਨ।
- ਤੁਹਾਨੂੰ ਮਨੋਰੰਜਨ ਵਾਲੇ ਖੇਤਰ ਜਿਨ੍ਹਾਂ ਵਿਚ ਉੱਚ-ਛੋਹ ਵਾਲੇ ਉਪਕਰਣਾਂ ਜਾਂ ਆਪਣੀ ਰਿਹਾਇਸ਼ ਦੇ ਬਾਹਰ ਇਕੱਠੇ ਕਰਨ ਵਾਲੇ ਖੇਤਰਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ।
- ਇਸ ਵਿੱਚ ਖੇਡ ਦੇ ਮੈਦਾਨ, ਪਿਕਨਿਕ ਅਤੇ ਬਾਰਬਿਕਯੂ ਖੇਤਰ, ਬਾਸਕਟਬਾਲ ਜਾਂ ਟੈਨਿਸ ਕੋਰਟ, ਸਕੇਟ ਪਾਰਕਸ ਅਤੇ ਬਾਹਰੀ ਜਿੰਮ ਉਪਕਰਣ ਸ਼ਾਮਲ ਹਨ।
- ਤੁਹਾਨੂੰ ਉਹਨਾਂ ਖੇਡਾਂ ਜਾਂ ਬਾਹਰੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਆਗਿਆ ਹੈ ਜੋ ਸਿਰਫ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੇ ਉਪਕਰਣਾਂ ਦੀ ਵਰਤੋਂ ਕਰਦੇ ਹਨ।

ਕਾਰੋਬਾਰਾਂ ਲਈ:

- ਸਾਰੇ ਜ਼ਰੂਰੀ ਕਾਰੋਬਾਰਾਂ ਲਈ ਨਵੀਆਂ ਜ਼ਰੂਰਤਾਂ:
 - ✓ ਜ਼ਰੂਰੀ ਕਾਰੋਬਾਰਾਂ ਨੂੰ ਲਾਜ਼ਮੀ ਤੌਰ 'ਤੇ ਉਹਨਾਂ ਕਰਮਚਾਰੀਆਂ ਦੀ ਗਿਣਤੀ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਜੋ ਘਰ ਤੋਂ ਕੰਮ ਕਰ ਸਕਦੇ ਹਨ। ਸਿਰਫ ਉਹ ਕਰਮਚਾਰੀ ਜੋ ਆਪਣੀ ਨੌਕਰੀ ਘਰ ਤੋਂ ਨਹੀਂ ਕਰ ਸਕਦੇ ਉਹ ਆਪਣੇ ਘਰਾਂ ਦੇ ਬਾਹਰ ਕੰਮ ਕਰ ਸਕਦੇ ਹਨ।
- ਜ਼ਰੂਰੀ ਕਾਰੋਬਾਰਾਂ ਦੀ ਸੂਚੀ ਵਿਚ ਜੋੜ:
 - ✓ ਸੇਵਾ ਪ੍ਰਦਾਤਾ ਜੋ ਰਿਹਾਇਸ਼ੀ ਲੈਣ-ਦੇਣ ਨੂੰ ਸਮਰੱਥ ਕਰਦੇ ਹਨ, ਜਿਸ ਵਿਚ ਰੀਅਲ ਅਸਟੇਟ ਏਜੰਟ, ਐਸਕੂ ਏਜੰਟ, ਨੋਟਰੀਆਂ ਅਤੇ ਸਿਰਲੇਖ ਕੰਪਨੀਆਂ ਸ਼ਾਮਲ ਹਨ।
 - ✓ ਅੰਤਮ ਸੰਸਕਾਰ-ਘਰ ਪ੍ਰਦਾਤਾ, ਮੁਰਦਾ ਘਰ, ਕਬਰਸਤਾਨ ਅਤੇ ਸ਼ਮਸ਼ਾਨ ਘਾਟ।

- ✓ ਜ਼ਰੂਰੀ ਕਾਰੋਬਾਰਾਂ ਨਾਲ ਰੁਜ਼ਗਾਰ ਲੱਭਣ ਵਿਚ ਵਿਅਕਤੀਆਂ ਦੀ ਸਹਾਇਤਾ ਲਈ ਸੇਵਾਵਾਂ।
 - ✓ ਮੁਵਿੰਗ ਸੇਵਾਵਾਂ ਜੋ ਰਿਹਾਇਸ਼ੀ ਜਾਂ ਵਪਾਰਕ ਮੁਵਸ ਜਿਹਨਾਂ ਦੀ ਆਰਡਰ ਵਿਚ ਆਗਿਆ ਹੈ ਦੀ ਸਹੂਲਤ ਦਿੰਦੀਆਂ ਹਨ।
 - ✓ ਨਿਜੀ ਸਟੋਰੇਜ਼ ਸਹੂਲਤਾਂ।
 - ✓ ਗਨ ਸਟੋਰ।
- ਜ਼ਰੂਰੀ ਕਾਰੋਬਾਰਾਂ ਦੀ ਸੂਚੀ ਦਾ ਸਪਸ਼ਟੀਕਰਨ:
 - ✓ ਆਰਬਰਿਸਟ, ਲੈਂਡਸਕੇਪਰ, ਗਾਰਡਨਰਜ਼ ਅਤੇ ਸਮਾਨ ਸੇਵਾ ਪੇਸ਼ੇਵਰ ਜ਼ਰੂਰੀ ਕਾਰੋਬਾਰ ਹਨ, ਪਰ ਸਿਰਫ ਕਿਸੇ ਕਾਰੋਬਾਰ ਜਾਂ ਨਿਵਾਸ ਦੀ ਸੁਰੱਖਿਆ ਅਤੇ ਸਿਹਤਮੰਦ ਸੰਚਾਲਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ।
 - ✓ ਗੈਸ ਸਟੋਰਜ਼, ਆਟੋ ਸਪਲਾਈ, ਅਤੇ ਆਟੋ-ਰਿਪੇਅਰ ਕਾਰੋਬਾਰ, ਅਤੇ ਆਟੋ ਡੀਲਰਸ਼ਿਪ ਸਿਰਫ ਆਟੋ-ਸਪਲਾਈ, ਆਟੋ-ਰਿਪੇਅਰ ਸੇਵਾਵਾਂ ਅਤੇ ਆਨਲਾਈਨ ਵਾਹਨ ਖਰੀਦਾਂ ਪ੍ਰਦਾਨ ਕਰਨ ਲਈ ਕੰਮ ਕਰ ਸਕਦੀਆਂ ਹਨ।
 - ✓ ਉਹ ਕਾਰੋਬਾਰ ਜੋ ਦੂਜੇ ਲੋੜੀਂਦੇ ਕਾਰੋਬਾਰਾਂ ਦੁਆਰਾ ਲੋੜੀਂਦੇ ਉਤਪਾਦਾਂ ਦੀ ਸਪਲਾਈ ਕਰਦੇ ਹਨ ਉਨ੍ਹਾਂ ਲੋੜੀਂਦੇ ਕਾਰੋਬਾਰਾਂ ਦੀ ਸਪਲਾਈ ਕਰਨ ਲਈ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਪਰ ਉਨ੍ਹਾਂ ਨੂੰ ਆਮ ਲੋਕਾਂ ਦੇ ਮੈਂਬਰਾਂ ਨੂੰ ਕਰਬਸਾਈਡ ਪਿਕਅਪ ਜਾਂ ਆਨਸਾਈਟ ਸਾਈਟ ਵਿਕਰੀ ਪ੍ਰਦਾਨ ਕਰਨ ਤੋਂ ਵਰਜਿਆ ਜਾਂਦਾ ਹੈ।
 - ✓ ਚਾਇਲਡਕੇਅਰ ਫ਼ੈਸੀਲਿਟੀਸ ਉਹਨਾਂ ਵਰਕਰਾਂ ਦੇ ਬੱਚਿਆਂ ਜਾਂ ਡਿਪੈਂਡੈਂਟਸ ਨੂੰ ਚਾਇਲਡਕੇਅਰ ਦੇਣ ਲਈ ਜਿਹਨਾਂ ਨੂੰ ਆਰਡਰ ਵਿਚ ਛੇਟ ਹੈ, ਜਿਵੇਂ ਵਾਲੰਟੀਅਰ ਅਤੇ ਠੇਕੇਦਾਰ।
 - ਗੈਰ ਜ਼ਰੂਰੀ ਕਾਰੋਬਾਰਾਂ ਲਈ ਸਪਸ਼ਟੀਕਰਨ:
 - ✓ ਗੈਰ-ਜ਼ਰੂਰੀ ਕਾਰੋਬਾਰ ਮੌਜੂਦਾ ਵਸਤੂਆਂ ਨੂੰ ਸਿੱਧੇ ਨਿਵਾਸ ਜਾਂ ਹੋਰ ਕਾਰੋਬਾਰਾਂ ਵਿਚ ਪਹੁੰਚਾ ਸਕਦੇ ਹਨ।
 - ✓ ਘੱਟੋ ਘੱਟ ਮੁੱਢਲੇ ਕੰਮਾਂ ਵਿਚ ਕਾਰੋਬਾਰ ਦੀ ਸੁਰੱਖਿਆ ਅਤੇ ਸਵੱਛਤਾ ਬਣਾਈ ਰੱਖਣ ਲਈ ਲੋੜੀਂਦੀਆਂ ਗਤੀਵਿਧੀਆਂ ਸ਼ਾਮਲ ਹ ਹਨ, ਅਤੇ ਨਾਲ ਹੀ ਪਿਛਲੇ ਸੂਚੀਬੱਧ ਕਾਰਜ।

ਜ਼ਰੂਰੀ ਬੁਨਿਆਦੀ ਢਾਂਚਾ:

- ਜ਼ਰੂਰੀ ਬੁਨਿਆਦੀ ਢਾਂਚੇ ਵਿਚ ਸੇਲਿਡ ਵੇਸਟ ਫੈਸਿਲਿਟੀਸ(ਇਕੱਤਰ ਕਰਨ, ਹਟਾਉਣ, ਨਿਪਟਾਰੇ, ਅਤੇ ਪ੍ਰੈਸੈਸਿੰਗ ਸਹੂਲਤਾਂ ਸਮੇਤ), ਕਬਰਸਤਾਨਾਂ, ਮੁਰਦਾ ਘਰ ਅਤੇ ਸ਼ਮਸ਼ਾਨ ਘਾਟ ਸ਼ਾਮਲ ਹਨ।

ਕੰਸਟਰਕਸ਼ਨ:

- ਨਿਰਮਾਣ ਹੇਠ ਲਿਖੀਆਂ ਕਿਸਮਾਂ ਦੇ ਪ੍ਰੋਜੈਕਟਾਂ ਤੱਕ ਸੀਮਤ ਹੈ:
 - ✓ ਸਿਹਤ ਸੰਭਾਲ ਕਾਰਜਾਂ ਨਾਲ ਜੁੜੇ ਪ੍ਰੋਜੈਕਟ।
 - ✓ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਮਕਾਨ ਦੀ ਮੁਰੰਮਤ, ਸੰਚਾਲਨ ਜਾਂ ਮੁਰੰਮਤ ਲਈ ਜ਼ਰੂਰੀ ਪ੍ਰੋਜੈਕਟ।
 - ✓ ਨਵੇਂ ਘਰ ਦੀ ਉਸਾਰੀ।
 - ✓ ਪਬਲਿਕ ਵਰਕਸ ਪ੍ਰੋਜੈਕਟ, ਪਰ ਸਿਰਫ ਤਾਂ ਹੀ ਜੇ ਉਹਨਾਂ ਨੂੰ ਵਿਸ਼ੇਸ਼ ਸਰਕਾਰੀ ਪ੍ਰਮੁੱਖ ਏਜੰਸੀ ਦੁਆਰਾ ਲਾਜ਼ਮੀ ਸਰਕਾਰੀ ਕਾਰਜ ਵਜੋਂ ਨਿਰਧਾਰਤ ਕੀਤਾ ਗਿਆ ਹੈ।
 - ✓ ਸ਼ੈਲਟਰ ਅਤੇ ਅਸਥਾਈ ਰਿਹਾਇਸ਼, ਪਰ ਹੋਟਲ ਜਾਂ ਮੋਟਲਸ ਨਹੀਂ।
 - ✓ ਉਹ ਨਿਰਮਾਣ ਜੋ ਸਾਈਟ ਇਸ ਆਰਡਰ ਦੇ ਤਹਿਤ ਬੰਦ ਕੀਤੀ ਗਈ ਹੈ, ਉਸਦੀ ਸੁਰੱਖਿਅਤਾ ਲਈ ਅੱਤ ਜ਼ਰੂਰੀ ਹੈ।
 - ✓ ਨਿਰਮਾਣ ਜਾਂ ਮੁਰੰਮਤ ਜ਼ਰੂਰੀ ਹੈ ਕਿ ਇਹ ਸੁਨਿਸ਼ਚਿਤ ਕਰਨ ਲਈ ਕਿ ਇਕ ਰਿਹਾਇਸ਼ੀ ਜਾਂ ਇਕ ਇਮਾਰਤ ਜੋ ਜ਼ਰੂਰੀ ਕਾਰੋਬਾਰਾਂ ਵਾਲੀ ਹੈ, ਸੁਰੱਖਿਅਤ, ਸਵੱਛ, ਅਤੇ ਰਹਿਣ ਯੋਗ ਹੈ ਜੇ ਉਸ ਕੰਮ ਵਿਚ ਵਾਜਬ ਦੇਰੀ ਨਹੀਂ ਹੋ ਸਕਦੀ।

ਸਮਾਜਕ ਦੂਰੀ ਦੀਆਂ ਜ਼ਰੂਰਤਾਂ:

- ਆਰਡਰ ਸਮਾਜਿਕ ਦੂਰੀਆਂ ਦੀਆਂ ਜ਼ਰੂਰਤਾਂ ਦੀ ਸੂਚੀ ਦਾ ਵਿਸਥਾਰ ਕਰਦਾ ਹੈ ਅਤੇ ਸਪਸ਼ਟ ਕਰਦਾ ਹੈ। ਇਹਨਾਂ ਜ਼ਰੂਰਤਾਂ ਵਿੱਚ ਹੁਣ ਸ਼ਾਮਲ ਹਨ:
 - ✓ ਤੁਹਾਡੇ ਪਰਿਵਾਰ ਦਾ ਹਿੱਸਾ ਨਾ ਹੋਣ ਵਾਲੇ ਦੂਜੇ ਵਿਅਕਤੀਆਂ ਤੋਂ ਘੱਟੋ ਘੱਟ ਛੇ-ਫੁੱਟ ਸਮਾਜਿਕ ਦੂਰੀ ਬਣਾਈ ਰੱਖਣਾ;
 - ✓ ਲਾਜ਼ਮੀ ਤੌਰ 'ਤੇ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ ਜਾਂ ਸੀ.ਡੀ.ਸੀ. ਦੁਆਰਾ ਮਾਨਤਾ ਪ੍ਰਾਪਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਕੋਵਿਡ -19 ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਹੋਵੇ।
 - ✓ ਟਿਸ਼ੂ ਜਾਂ ਫੈਬਰਿਕ ਨਾਲ ਖੰਘ ਅਤੇ ਛਿੱਕ ਨੂੰ ਢੱਕਣਾ ਜਾਂ, ਜੇ ਇਹ ਸੰਭਵ ਨਹੀਂ ਤਾਂ, ਆਪਣੀ ਆਸਤੀਨ ਜਾਂ ਕੁਹਣੀ ਵਿਚ ਖੰਘਣਾ ਜਾਂ ਛਿੱਕਣਾ (ਤੁਹਾਡੇ ਹੱਥਾਂ ਵਿਚ ਨਹੀਂ); ਅਤੇ

- ✓ ਜਦੋਂ ਤੁਸੀਂ ਬੁਖਾਰ ਜਾਂ ਖੰਘ ਨਾਲ ਬੀਮਾਰ ਹੋਵੋ ਤਾਂ ਆਪਣੇ ਘਰ ਦੇ ਬਾਹਰ ਹਰ ਤਰ੍ਹਾਂ ਦੀ ਸਮਾਜਕ ਗੱਲਬਾਤ ਤੋਂ ਪਰਹੇਜ਼ ਕਰਨਾ।
- ਸਮਾਜਕ ਦੂਰੀਆਂ ਦੀਆਂ ਜ਼ਰੂਰਤਾਂ ਲਾਜ਼ਮੀ ਹਨ, ਸਿਵਾਏ ਇਕੋ ਪਰਿਵਾਰ ਜਾਂ ਰਹਿਣ ਵਾਲੀ ਇਕਾਈ ਦੇ ਮੈਂਬਰਾਂ ਵਿਚਕਾਰ। ਹਰੇਕ ਨੂੰ ਸਮਾਜਕ ਦੂਰੀਆਂ ਦੀਆਂ ਜ਼ਰੂਰਤਾਂ ਦਾ ਸਖਤੀ ਨਾਲ ਪਾਲਣਾ ਕਰਨਾ ਚਾਹੀਦਾ ਹੈ ਜਦੋਂ ਉਹ ਆਪਣੇ ਘਰ ਵਿੱਚ ਨਹੀਂ ਹੁੰਦੇ ਜਦੋਂ ਤੱਕ ਆਰਡਰ ਵਿਸ਼ੇਸ਼ ਤੌਰ 'ਤੇ ਹੋਰ ਆਗਿਆ ਨਹੀਂ ਦਿੰਦਾ। ਅਪਵਾਦ ਉਹਨਾਂ ਗਤੀਵਿਧੀਆਂ ਲਈ ਹਨ ਜਿਥੇ ਸਖਤ ਸਮਾਜਕ ਦੂਰੀ ਅਸੰਭਵ ਜਾਂ ਅਟੱਲ ਹੈ, ਜਿਵੇਂ:
 - ✓ ਦੇਖਭਾਲ ਪ੍ਰਦਾਨ ਕਰਦੇ ਸਮੇਂ (ਬੱਚਿਆਂ ਦੀ ਦੇਖਭਾਲ, ਬਾਲਗ ਜਾਂ ਬਜ਼ੁਰਗ ਦੇਖਭਾਲ, ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਦੀ ਦੇਖਭਾਲ, ਅਤੇ ਮਰੀਜ਼ਾਂ ਦੀ ਦੇਖਭਾਲ ਸਮੇਤ);
 - ✓ ਜਦੋਂ ਜ਼ਰੂਰੀ ਕਾਰੋਬਾਰਾਂ, ਜ਼ਰੂਰੀ ਸਰਕਾਰੀ ਕਾਰਜਾਂ, ਜਾਂ ਘੱਟੋ ਘੱਟ ਮੁੱਢਲੇ ਕੰਮਾਂ ਦੀ ਵਿਵਸਥਾ ਲਈ ਕੁਝ ਹੱਦ ਤਕ ਨੇੜੇ ਦੇ ਸੰਪਰਕ ਦੀ ਜ਼ਰੂਰਤ ਹੁੰਦੀ ਹੈ;
 - ✓ ਆਵਾਜਾਈ ਏਜੰਸੀਆਂ ਅਤੇ ਜਨਤਕ ਆਵਾਜਾਈ ਤੇ ਸਵਾਰ ਲੋਕਾਂ ਦੁਆਰਾ, ਜਦੋਂ ਸਖਤੀ ਨਾਲ ਪਾਲਣਾ ਅਸੰਭਵ ਹੈ।

ਲਾਗੂਕਰਨ:

- ਆਰਡਰ ਸਪਸ਼ਟ ਕਰਦਾ ਹੈ ਕਿ ਇਸਨੂੰ ਕਾਨੂੰਨ ਦੁਆਰਾ ਅਤੇ ਸਿਵਲ ਉਪਚਾਰਾਂ ਦੁਆਰਾ ਵੀ ਲਾਗੂ ਕੀਤਾ ਜਾ ਸਕਦਾ ਹੈ:
 - ✓ ਜ਼ਰੂਰਤਾਂ ਦੀ ਪਾਲਣਾ ਕਰਨ ਵਿਚ ਅਸਫਲ ਹੋਣਾ ਇਕ ਕੁਕਰਮ ਹੈ ਜੋ ਜੁਰਮਾਨਾ, ਕੈਦ ਜਾਂ ਦੋਵੇ, ਸਜ਼ਾ ਯੋਗ ਹੈ।
 - ✓ ਆਰਡਰ ਦੀ ਉਲੰਘਣਾ ਇਕ ਜਨਤਕ ਪਰੇਸ਼ਾਨੀ ਅਤੇ ਸਥਾਨਕ ਆਰਡੀਨੈਂਸ ਕੋਡ ਦੀ ਉਲੰਘਣਾ ਹੈ।
 - ✓ ਸਥਾਨਕ ਏਜੰਸੀਆਂ ਆਰਡੀਨੈਂਸ ਕੋਡਾਂ ਦੀ ਉਲੰਘਣਾ ਕਰਨ ਤੋਂ ਕਾਰੋਬਾਰਾਂ ਨੂੰ ਰੋਕਣ ਲਈ ਉਚਿਤ ਕਾਰਵਾਈਆਂ ਕਰ ਸਕਦੀਆਂ ਹਨ, ਸਮੇਤ ਅਸਥਾਈ ਤੌਰ 'ਤੇ ਰੋਕ ਲਗਾਉਣ ਦੇ ਆਦੇਸ਼ ਪ੍ਰਾਪਤ ਕਰਨ ਅਤੇ ਲਾਗੂ ਪਰਮਿਟ ਨੂੰ ਖਿੱਚਣ ਜਾਂ ਲਾਗੂ ਲਾਇਸੈਂਸ ਵਾਪਸ ਲੈਣ ਸਮੇਤ।